

ਹਾਨੀਪੂਰਤੀ ਦੀਆਂ ਦਰਾਂ ਲਈ ਸ਼ੁੱਧ ਆਮਦਨੀ ਦਾ 90% ਕੱਢਣਾ

ਜੇ ਕੰਮ ਦੇ ਨਾਲ ਜੁੜੀ ਸੱਟ ਦੇ ਕਾਰਨ ਤੁਹਾਨੂੰ ਕੰਮ ਦੀ ਥਾਂ 'ਤੇ ਸਮੇਂ ਦਾ ਨੁਕਸਾਨ ਹੋ ਰਹਿ ਹੈ ਤਾਂ ਹੋ ਸਕਦਾ ਹੈ ਕਿ ਤੁਸੀਂ ਆਮਦਨੀ ਦੀ ਹਾਨੀ ਦੀ ਪੂਰਤੀ ਲਈ ਬੈਨਿਫਿਟਾਂ ਦੇ ਹੱਕਦਾਰ ਹੋਵੋ।

ਵਰਕਰਾਂ ਲਈ ਹਾਨੀਪੂਰਤੀ ਸਬੰਧੀ ਕਾਨੂੰਨ ਦੀ ਧਾਰਾ 56

ਕਾਨੂੰਨ ਦੀ ਇਹ ਧਾਰਾ ਸਾਨੂੰ ਦੱਸਦੀ ਹੈ ਕਿ ਹਾਨੀਪੂਰਤੀ ਲਈ ਅਸੀਂ ਸ਼ੁੱਧ ਆਮਦਨੀ ਦੇ 90% ਦੇ ਅਧਾਰ 'ਤੇ ਬੈਨਿਫਿਟਿ ਦੇਣੇ ਹਨ।

ਜੇ ਤੁਹਾਡੀ ਦੁਰਘਟਨਾ ਦੀ ਮਿਤੀ 1 ਸਤੰਬਰ 2018 ਤੋਂ ਪਹਿਲਾਂ ਸੀ, ਜਾਂ 1 ਜਨਵਰੀ 2021 ਨੂੰ ਜਾਂ ਉਸ ਦੇ ਬਾਅਦ ਹੈ, ਤਾਂ ਤੁਹਾਡੀ ਆਮਦਨੀ 'ਤੇ ਸਾਲਾਨਾ ਅਧਿਕਤਮ ਦੀ ਸ਼ਰਤ ਲਾਗੂ ਹੁੰਦੀ ਹੈ।

ਆਮ ਨਿਯਮਾਂ ਦੀ ਧਾਰਾ 1(2)

ਇਹ ਆਮ ਨਿਯਮਾਂ ਦੀ ਉਹ ਧਾਰਾ ਹੈ ਜੋ ਸ਼ੁੱਧ ਆਮਦਨੀ ਦੀ ਇਹ ਪਰਭਿੰਨ ਦਿੰਦੀ ਹੈ ਕਿ ਇਹ ਵਰਕਰ ਦੀ ਕੁੱਲ ਆਮਦਨੀ ਹੈ ਜਿਸ ਵਿੱਚ ਸਰਕਾਰ ਵੱਲੋਂ ਮੁਹੱਈਆ ਕੀਤੇ ਗਏ ਚਾਰਟਾਂ ਦੇ ਮੁਤਾਬਕ ਰੁਜ਼ਗਾਰ ਬੀਮੇ (EI), ਕੈਨੇਡਾ ਪੈਨਸ਼ਨ ਪਲਾਨ (CPP) ਅਤੇ ਆਮਦਨੀ ਕਰ ਦੀਆਂ ਸੰਭਾਵੀ ਰਕਮਾਂ ਘਟਾ ਦਿੱਤੀਆਂ ਗਈਆਂ ਹਨ।

ਧਾਰਾ 1(2)

ਕਾਨੂੰਨ ਅਤੇ ਇਸ ਨਿਯਮ ਦੇ ਉਦੇਸ਼ਾਂ ਲਈ ਕਮਿ ਵਰਕਰ ਦੀ "ਸ਼ੁੱਧ ਆਮਦਨੀ" ਦਾ ਮਤਲਬ ਹੈ ਸਭ ਤੋਂ ਨਜ਼ਦੀਕੀ \$100 ਤਕ ਉਸਦੀ ਸਾਲਾਨਾ ਕੁੱਲ ਆਮਦਨੀ, ਜਿਸ ਵਿੱਚ ਹੇਠਲੇ ਮੱਦਾਂ ਦੇ ਜੋੜ ਨੂੰ ਘਟਾ ਦਿੱਤਾ ਗਿਆ ਹੋਵੇ:

- (a) ਉਸ ਆਮਦਨੀ ਲਈ ਰੁਜ਼ਗਾਰ ਬੀਮੇ ਵਿੱਚ ਯੋਗਦਾਨ
- (b) ਉਸ ਆਮਦਨੀ ਲਈ ਕੈਨੇਡਾ ਪੈਨਸ਼ਨ ਪਲਾਨ ਵਿੱਚ ਯੋਗਦਾਨ
- (c) ਉਸ ਆਮਦਨੀ 'ਤੇ ਕੱਟੇ ਗਏ ਜਾਂ ਰੋਕੇ ਗਏ ਆਮਦਨੀ ਕਰ ਦੀ ਸੰਭਾਵੀ ਰਕਮ

*ਕੈਨੇਡਾ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਸਾਲ ਲਈ ਤਿਆਰ ਕੀਤੇ ਗਏ ਚਾਰਟਾਂ ਦੇ ਅਧਾਰ 'ਤੇ।

ਸ਼ੁੱਧ ਆਮਦਨੀ ਨਰਿਧਾਰਤ ਕਰਨ ਲਈ ਅਸੀਂ ਵਰਕਰ ਦੀ ਕੁੱਲ ਆਮਦਨੀ ਲੈਂਦੇ ਹਾਂ ਅਤੇ ਫੇਰ ਕੈਨੇਡਾ ਸਰਕਾਰ (ਕੈਨੇਡਾ ਰੈਵਿਨਿਊ ਏਜੰਸੀ ਜਾਂ CRA) ਵੱਲੋਂ ਤਿਆਰ ਕੀਤੇ ਚਾਰਟਾਂ ਦੀ ਵਰਤੋਂ ਕਰਕੇ ਭੁਗਤਾਨ ਦੇ ਲਈ ਸ਼ੁੱਧ ਆਮਦਨੀ ਦੀ ਪੁਸ਼ਟੀ ਕਰਦੇ ਹਾਂ।

ਅਸੀਂ EI, CPP ਜਾਂ ਆਮਦਨੀ ਕਰ ਲਈ ਵਰਕਰ ਕੋਲੋਂ ਕਟੌਤੀ ਨਹੀਂ ਕਰਦੇ ਹਾਂ ਅਤੇ ਫੈਡਰਲ ਸਰਕਾਰ ਨੂੰ ਕੋਈ ਪੈਸੇ ਜਮ੍ਹਾਂ ਨਹੀਂ ਕਰਾਉਂਦੇ। ਕੈਨੇਡਾ ਸਰਕਾਰ ਵੱਲੋਂ ਮੁਹੱਈਆ ਕੀਤੇ ਗਏ ਚਾਰਟਾਂ ਦੀ ਵਰਤੋਂ ਅਸੀਂ ਸਰਿਫ EI, CPP ਅਤੇ ਆਮਦਨੀ ਕਰ ਦੀ ਸੰਭਾਵੀ ਰਕਮ ਕੱਢਣ ਲਈ ਕਰਦੇ ਹਾਂ। ਵਰਕਰ ਦੀ ਸ਼ੁੱਧ ਆਮਦਨੀ ਨਰਿਧਾਰਤ ਕਰਨ ਦੇ ਬਾਅਦ ਅਸੀਂ ਇਸ ਸ਼ੁੱਧ ਆਮਦਨੀ ਦੇ 90% ਦੇ ਅਧਾਰ 'ਤੇ ਬੈਨਿਫਿਟਾਂ ਦਾ ਭੁਗਤਾਨ ਕਰਦੇ ਹਾਂ।

ਹਾਨੀਪੂਰਤੀ ਦੇ ਚਾਰਟ ਸਾਡੇ ਪਾਲਿਸੀ ਮੈਨੂਅਲ ਦੀ ਅੰਤਿਕਾ E ਵਿੱਚ ਮਿਲ ਸਕਦੇ ਹਨ:

<https://www.wcb.ab.ca/about-wcb/policy-manual/appendices/appendix-e.html>

ਵਰਕਰਾਂ ਲਈ ਹਾਨੀਪੂਰਤੀ ਸਬੰਧੀ ਕਾਨੂੰਨ ਵਿੱਚ ਕਮਿ ਵਰਕਰ ਦੀ ਟੈਕਸ ਸਬੰਧੀ ਨਿਜੀ ਹਾਲਾਤ ਦੇ ਅਧਾਰ 'ਤੇ ਹਾਨੀਪੂਰਤੀ ਦੀ ਦਰ ਨੂੰ ਤਬਦੀਲ ਕਰਨ ਦਾ ਪ੍ਰਵਾਨਗੀ ਨਹੀਂ ਹੈ। ਸਾਰੇ ਘਾਇਲ ਵਰਕਰਾਂ ਲਈ ਹਾਨੀਪੂਰਤੀ ਦੀ ਇੱਕੋ ਦਰ ਦੀ ਵਰਤੋਂ ਕੀਤੀ ਜਾਂਦੀ ਹੈ।

ਨੀਤੀ 04-01 ਦਾ ਭਾਗ 2 ਵੀ ਉੱਪਰ ਦਿੱਤੀ ਜਾਣਕਾਰੀ ਦਾ ਸਮਰਥਨ ਕਰਦਾ ਹੈ।

1. ਸ਼ੁੱਧ ਆਮਦਨੀ ਨੂੰ ਕੱਢਿਆ ਜਾਂਦਾ ਹੈ?

ਸ਼ੁੱਧ ਆਮਦਨੀ ਕੱਢਣ ਲਈ, WC ਨਿਯਮਾਂ ਦੇ s.1 ਵਿੱਚ ਦੱਸੇ ਮੁਤਾਬਕ, WCB ਵਰਕਰ ਦੀ ਸਾਲਾਨਾ ਕੁੱਲ ਆਮਦਨੀ ਨੂੰ ਸਭ ਤੋਂ ਨਜ਼ਦੀਕੀ \$100 'ਤੇ ਲਿਆ ਕੇ ਇੱਕ ਮਾਨਕ ਫਾਰਮੂਲੇ ਦੀ ਵਰਤੋਂ ਕਰਦਾ ਹੈ। ਸਭ ਤੋਂ ਨਜ਼ਦੀਕੀ \$100 'ਤੇ ਲਿਆਉਣ ਲਈ, WCB \$50 ਜਾਂ ਵੱਧ ਦੀ ਰਕਮ ਨੂੰ \$100 ਮੰਨ ਲੈਂਦਾ ਹੈ (ਜਿਵੇਂ, \$19,550 ਦੀ ਆਮਦਨੀ ਨੂੰ \$19,600 ਮੰਨਿਆ ਜਾਂਦਾ ਹੈ)।

ਇਸ ਫਾਰਮੂਲੇ ਵਿੱਚ ਕੁੱਲ ਆਮਦਨੀ ਵਿੱਚੋਂ ਕੈਨੇਡਾ ਪੈਨਸ਼ਨ ਪਲਾਨ ਅਤੇ ਰੁਜ਼ਗਾਰ ਬੀਮੇ ਵਿੱਚ ਕੀਤੇ ਗਏ ਯੋਗਦਾਨ ਨੂੰ ਅਤੇ ਸੰਭਾਵੀ ਆਮਦਨੀ ਕਰ ਨੂੰ ਘਟਾਇਆ ਜਾਂਦਾ ਹੈ। ਇਹ ਫਾਰਮੂਲਾ ਸਭ ਦੇ ਲਈ ਇੱਕੋ ਹੁੰਦਾ ਹੈ ਭਾਵੇਂ ਟੈਕਸ ਸਬੰਧੀ ਉਸਦੀ ਅਸਲੀ ਸਥਿਤੀ ਜੋ ਵੀ ਹੋਵੇ।

ਇੱਕਸਮਾਨਤਾ ਬਰਕਰਾਰ ਰੱਖਣ ਲਈ, WCB ਹਰ ਕਲੰਡਰ ਵਰ੍ਹੇ ਲਈ \$100 ਦੇ ਵਾਧੇ ਦੇ ਕਦਮਾਂ ਵਾਲੇ ਕੁੱਲ ਆਮਦਨੀ ਦੇ ਚਾਰਟ ਤਿਆਰ ਕਰਦਾ ਹੈ ਅਤੇ ਉਸਦੇ ਅਨੁਕੂਲ, ਸ਼ੁੱਧ ਆਮਦਨੀ ਦੇ 90% ਦੇ ਅਧਾਰ 'ਤੇ, ਹਫਤੇਵਾਰ ਹਾਨੀਪੂਰਤੀ ਦਰ ਕੱਢਦਾ ਹੈ (ਦੇਖੋ: ਅੰਤਿਕਾ E, ਹਾਨੀਪੂਰਤੀ ਚਾਰਟ)।

ਉਦਾਹਰਣ 1:

ਤੁਹਾਡੀ ਦੁਰਘਟਨਾ ਦੀ ਮਿਤੀ 1 ਮਾਰਚ 2019 ਹੈ ਅਤੇ ਤੁਹਾਡਾ ਰੁਜ਼ਗਾਰਦਾਤਾ ਪੁਸ਼ਟੀ ਕਰਦਾ ਹੈ ਕਿ ਤੁਹਾਡੀ ਸਾਲਾਨਾ ਕੁੱਲ ਆਮਦਨੀ \$60,600.00 ਹੈ।

ਉਦਾਹਰਣ 2:

ਤੁਹਾਡੀ ਦੁਰਘਟਨਾ ਦੀ ਮਿਤੀ ਜਨਵਰੀ 30, 2021 ਹੈ ਅਤੇ ਤੁਹਾਡਾ ਰੁਜ਼ਗਾਰਦਾਤਾ ਪੁਸ਼ਟੀ ਕਰਦਾ ਹੈ ਕਿ ਤੁਹਾਡੀ ਸਾਲਾਨਾ ਕੁੱਲ ਆਮਦਨੀ \$113,000.00 ਹੈ। ਕਉਂਕਿ ਤੁਹਾਡੀ ਆਮਦਨੀ 1 ਜਨਵਰੀ 2021 ਨੂੰ ਜਾਂ ਉਸਦੇ ਬਾਅਦ ਹੋਈ ਸੀ, ਤੁਹਾਡੀ ਆਮਦਨੀ 'ਤੇ ਸਾਲਾਨਾ ਅਧਿਕਤਮ ਦੀ ਸ਼ਰਤ ਲਾਗੂ ਹੁੰਦੀ ਹੈ। 2021 ਲਈ ਸਾਲਾਨਾ ਅਧਿਕਤਮ \$98,700 ਹੈ। ਇਸ ਦਾ ਮਤਲਬ ਹੈ ਕਿ ਤੁਹਾਡੇ ਲਈ ਦਰ \$98,700 ਸਾਲਾਨਾ ਦੀ ਆਮਦਨੀ ਦੇ ਮੁਤਾਬਕ ਨਿਯਤ ਹੋਵੇਗੀ। ਸ਼ੁੱਧ ਆਮਦਨੀ ਦਾ 90% ਕੱਢਣ ਲਈ ਅਸੀਂ ਆਪਣੇ ਪਾਲਿਸੀ ਮੈਨੂਅਲ ਦੀ ਅੰਤਿਕਾ E ਵੱਲੋਂ ਟੈਕਸਾਂ ਦੇ ਚਾਰਟ ਦੇਖਦੇ ਹਾਂ। ਚਾਰਟ ਕੁੱਲ ਸ਼ੁੱਧ ਆਮਦਨੀ ਦੇ 90% ਦੀ ਅਤੇ ਹਫ਼ਤੇਵਾਰ ਦਰ ਦੀ ਤਸਦੀਕ ਕਰੇਗਾ। ਤੁਹਾਡੇ ਬੈਨਫਿਟਿ \$1250.83 ਪ੍ਰਤੀ ਹਫ਼ਤਾ ਦੇ ਹਸਿਾਬ ਨਾਲ ਦਿੱਤੇ ਜਾਣਗੇ।

ਕੁੱਲ ਆਮਦਨੀ	ਹਫ਼ਤੇਵਾਰ ਦਰ	ਮਹੀਨੇਵਾਰ ਦਰ	ਸ਼ੁੱਧ ਆਮਦਨੀ	ਸ਼ੁੱਧ ਆਮਦਨੀ ਦਾ 90%
ਉਦਾਹਰਣ 1: 60,600	795.33	3,455.90	46,078.65	41,470.79
ਉਦਾਹਰਣ 2: 98,700	1,250.83	5,435.13	72,468.45	65,221.60

